

Individuals

1. Individually, try to write down as many things as possible that could be either 'fun' or 'funny'.
ਗਰੁੱਪ ਵਿੱਚ ਵੱਧ ਤੋਂ ਵੱਧ ਉਹਨਾਂ ਚੀਜ਼ਾਂ ਬਾਰੇ ਲਿਖੋ ਜੋ ਜਾਂ ਤਾਂ ਮਨਪ੍ਰਚਾਵੇ ਵਾਲੀਆਂ ਹੋਣ ਜਾਂ ਹਾਸਰਸ ਭਰੀਆਂ ਹੋਣ।
2. With your partner, take turns to say three of the things from your list. Ensure that you either say two 'fun' and one 'funny' thing, or say two 'funny' and one 'fun' thing.
ਆਪਣੇ ਸਾਥੀ ਨਾਲ ਲਿਸਟ ਵਿੱਚਲੀਆਂ ਤਿੰਨ ਚੀਜ਼ਾਂ ਬਾਰੇ ਗੱਲ ਕਰੋ ਅਤੇ ਯਕੀਨਨ ਬਣਾਓ ਕਿ ਦੋ ਮਨਪ੍ਰਚਾਵੇ ਵਾਲੀਆਂ ਹਨ ਅਤੇ ਦੋ ਹਾਸਰਸ ਭਰੀਆਂ।
3. Listen to the things that your partner suggests and try and guess which one is the 'odd one out'.
ਆਪਣੇ ਸਾਥੀ ਵਲੋਂ ਪ੍ਰਸਤਾਵਿਤ ਗੱਲਾਂ ਨੂੰ ਸੁਣੋ ਅਤੇ ਧਿਆਨ ਦਿਓ ਕਿ ਇਹਨਾਂ ਵਿੱਚੋਂ ਕਿਹੜੀਆਂ 'ਵਿਸ਼ੇ ਤੋਂ ਬਾਹਰ' ਹਨ।
4. Discuss whether you agree that the things on your partner's list are fun or funny. Explain why you think the things on your list are fun or funny.
ਵਿਚਾਰ ਚਰਚਾ ਕਰੋ ਕਿ ਤੁਹਾਡੇ ਸਾਥੀ ਵਲੋਂ ਸੁਝਾਈਆਂ ਗਈਆਂ ਚੀਜ਼ਾਂ ਨਾਲ ਤੁਸੀਂ ਸਹਿਮਤ ਹੋ ਕਿ ਉਹ ਮਨਪ੍ਰਚਾਵੇ ਵਾਲੀਆਂ ਹੋਣ ਜਾਂ ਹਾਸਰਸ ਭਰੀਆਂ ਹਨ। ਆਪਣੀ ਲਿਸਟ ਵਿੱਚਲੀਆਂ ਚੀਜ਼ਾਂ ਬਾਰੇ ਵੀ ਦੱਸੋ ਕਿ ਉਹ ਕਿਸ ਤਰ੍ਹਾਂ ਮਨਪ੍ਰਚਾਵੇ ਵਾਲੀਆਂ ਹੋਣ ਜਾਂ ਹਾਸਰਸ ਭਰੀਆਂ ਹਨ।
5. Ask each other the following questions: ਇੱਕ ਦੂਸਰੇ ਨੂੰ ਹੇਠਾਂ ਦਿੱਤੇ ਪ੍ਰਸ਼ਨ ਪੁੱਛੋ:
 - a. What is the funniest thing that has happened to you?
ਤੁਹਾਡੇ ਨਾਲ ਵਾਪਰਨ ਵਾਲੀ ਸਭ ਤੋਂ ਵੱਧ ਹਾਸੇਹੀਣੀ ਗੱਲ ਕਿਹੜੀ ਸੀ?
 - b. What is the most fun you have ever had?
ਤੁਸੀਂ ਹੁਣ ਤੱਕ ਸਭ ਤੋਂ ਵੱਧ ਮਨਪ੍ਰਚਾਵਾ ਕਦੋਂ ਕੀਤਾ?
 - c. What is the funniest joke you know?
ਤੁਹਾਨੂੰ ਬਹੁਤ ਜ਼ਿਆਦਾ ਹਾਸੇ ਕਿਹੜਾ ਚੁਟਕਲਾ ਆਉਂਦਾ ਹੈ?
 - d. How do you like to have fun?
ਤੁਹਾਨੂੰ ਕਿਸ ਤਰ੍ਹਾਂ ਮਨਪ੍ਰਚਾਵਾ ਕਰਨਾ ਪਸੰਦ ਹੈ?

Group activity

- Split the group into small groups and carry out stages 1-5 above.
- Each group should report back the most interesting answers to the whole group and discuss as appropriate.

ਗਰੁੱਪ ਐਕਟੀਵਿਟੀ

- ਗਰੁੱਪ ਨੂੰ ਛੋਟੇ ਹਿੱਸਿਆਂ ਵਿੱਚ ਵੰਡੋ ਅਤੇ ਉੱਪਰ ਦਿੱਤੇ 1-5 ਪੜਾਅ ਦੁਹਰਾਓ।
- ਹਰ ਇੱਕ ਗਤੀਵਿਧੀ ਤੋਂ ਬਾਅਦ ਗਰੁੱਪ ਨਾਲ ਸਭ ਤੋਂ ਦਿਲਚਸਪ ਰਿਹਾ ਜੁਆਬ ਸਾਂਝਾ ਕਰੋ ਅਤੇ ਉਸ ਉੱਪਰ ਢੁੱਕਵੀਂ ਵਿਚਾਰ ਚਰਚਾ ਕਰੋ।